

 Print Page

Sri Guru Granth Sahib

Displaying 515 of

ਵਾਹੁ ਵਾਹੁ ਤਿਸ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ ॥

Vaahu Vaahu This No Aakheeai J Sabh Mehi Rehiaa Samaae ||

Chant Waaho! Waaho! to the Lord, who is permeating and pervading in all.

ਗੁਜਰੀ ਵਾਰਾ (੩) (੧੬) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੫੧੫ ਪੰ. ੧

Raag Gujri Ki Vaar Guru Amar Das

ਵਾਹੁ ਵਾਹੁ ਤਿਸ ਨੋ ਆਖੀਐ ਜਿ ਦੇਦਾ ਰਿਜਕੁ ਸਬਾਹਿ ॥

Vaahu Vaahu This No Aakheeai J Dhaedhaa Rijak Sabaahi ||

Chant Waaho! Waaho! to the Lord, who is the Giver of sustenance to all.

ਗੁਜਰੀ ਵਾਰਾ (੩) (੧੬) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੫੧੫ ਪੰ. ੧

Raag Gujri Ki Vaar Guru Amar Das

ਨਾਨਕ ਵਾਹੁ ਵਾਹੁ ਇਕੋ ਕਰਿ ਸਾਲਾਹੀਐ ਜਿ ਸਤਿਗੁਰ ਦੀਆ ਦਿਖਾਇ ॥੧॥

Naanak Vaahu Vaahu Eiko Kar Saalaaheeai J Sathigur Dheeaa Dhikhaae ||1||

O Nanak, Waaho! Waaho! - praise the One Lord, revealed by the True Guru. ||1||

ਗੁਜਰੀ ਵਾਰਾ (੩) (੧੬) ਸ. (੩) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੫੧੫ ਪੰ. ੨

Raag Gujri Ki Vaar Guru Amar Das

ਮਃ ੩ ॥

Ma 3 ||

Third Mehl:

ਗੁਜਰੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੫

ਵਾਹੁ ਵਾਹੁ ਗੁਰਮੁਖ ਸਦਾ ਕਰਹਿ ਮਨਮੁਖ ਮਰਹਿ ਬਿਖੁ ਖਾਇ ॥

Vaahu Vaahu Guramukh Sadhaa Karehi Manamukh Marehi Bikh Khaae ||

Waaho! Waaho! The Gurmukhs praise the Lord continually, while the self-willed manmukhs eat poison and die.

ਗੁਜਰੀ ਵਾਰਾ (੩) (੧੬) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੫ ਪੰ. ੩

Raag Gujri Ki Vaar Guru Amar Das

ਉਨਾ ਵਾਹੁ ਵਾਹੁ ਨ ਭਾਵਈ ਦੁਖੇ ਦੁਖਿ ਵਿਹਾਇ ॥

Ounaa Vaahu Vaahu N Bhaavee Dhukhae Dhukh Vihaae ||

They have no love for the Lord's Praises, and they pass their lives in misery.

ਗੁਜਰੀ ਵਾਰਾ (੩) (੧੬) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੫ ਪੰ. ੩
Raag Gujri Ki Vaar Guru Amar Das

ਗੁਰਮੁਖਿ ਅੰਮ੍ਰਿਤੁ ਪੀਵਣਾ ਵਾਹੁ ਵਾਹੁ ਕਰਹਿ ਲਿਵ ਲਾਇ ॥

Guramukh Anmrith Peevanaa Vaahu Vaahu Karehi Liv Laae ||

The Gurmukhs drink in the Ambrosial Nectar, and they center their consciousness on the Lord's Praises.

ਗੁਜਰੀ ਵਾਰਾ (੩) (੧੬) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੫ ਪੰ. ੪
Raag Gujri Ki Vaar Guru Amar Das

ਨਾਨਕ ਵਾਹੁ ਵਾਹੁ ਕਰਹਿ ਸੇ ਜਨ ਨਿਰਮਲੇ ਤ੍ਰਿਭਵਣ ਸੋਝੀ ਪਾਇ ॥੨॥

Naanak Vaahu Vaahu Karehi Sae Jan Niramalae Thribhavan Sojhee Paae ||2||

O Nanak, those who chant Waaho! Waaho! are immaculate and pure; they obtain the knowledge of the three worlds. ||2||

ਗੁਜਰੀ ਵਾਰਾ (੩) (੧੬) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੫ ਪੰ. ੪
Raag Gujri Ki Vaar Guru Amar Das

ਪਉੜੀ ॥

Pourree ||

Pauree:

ਗੁਜਰੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੫

ਹਰਿ ਕੈ ਭਾਣੈ ਗੁਰੁ ਮਿਲੈ ਸੇਵਾ ਭਗਤਿ ਬਨੀਜੈ ॥

Har Kai Bhaanai Gur Milai Saevaa Bhagath Baneejai ||

By the Lord's Will one meets the Guru serves Him, and worships the Lord.

ਗੁਜਰੀ ਵਾਰਾ (੩) (੧੬): ੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੫ ਪੰ. ੫
Raag Gujri Ki Vaar Guru Amar Das

ਹਰਿ ਕੈ ਭਾਣੈ ਹਰਿ ਮਨਿ ਵਸੈ ਸਹਜੇ ਰਸੁ ਪੀਜੈ ॥

Har Kai Bhaanai Har Man Vasai Sehajae Ras Peejai ||

By the Lord's Will, the Lord comes to dwell in the mind, and one easily drinks in the sublime essence of the Lord.

ਗੁਜਰੀ ਵਾਰਾ (੩) (੧੬): ੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੫ ਪੰ. ੫
Raag Gujri Ki Vaar Guru Amar Das

ਹਰਿ ਕੈ ਭਾਣੈ ਸੁਖੁ ਪਾਈਐ ਹਰਿ ਲਾਹਾ ਨਿਤ ਲੀਜੈ ॥

Har Kai Bhaanai Sukh Paaeeai Har Laahaa Nith Leejai ||

By the Lord's Will, one finds peace, and continually earns the Lord's Profit.

ਗੁਜਰੀ ਵਾਰਾ (੩) (੧੬): ੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੫ ਪੰ. ੬
Raag Gujri Ki Vaar Guru Amar Das

ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ ਵਸੀਜੈ ॥

Har Kai Thakhath Behaaleeai Nij Ghar Sadhaa Vaseejai ||

He is seated on the Lord's throne, and he dwells continually in the home of his own being.

ਗੁਜਰੀ ਵਾਰਾ (੩) (੧੬):੪ - ਗੁਰੂ ਗ੍ਰੰਥ ਸਾਹਿਬ: ਅੰਗ ੫੧੫ ਪੰ. ੬

Raag Gujri Ki Vaar Guru Amar Das

ਹਰਿ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ ॥੧੬॥

Har Kaa Bhaanaa Thinee Manniaa Jinaa Guroo Mileejai ||16||

He alone surrenders to the Lord's Will, who meets the Guru. ||16||

ਗੁਜਰੀ ਵਾਰਾ (੩) (੧੬):੫ - ਗੁਰੂ ਗ੍ਰੰਥ ਸਾਹਿਬ: ਅੰਗ ੫੧੫ ਪੰ. ੭

Raag Gujri Ki Vaar Guru Amar Das

ਸਲੋਕੁ ਮਃ ੩ ॥

Salok Ma 3 ||

Shalok, Third Mehl:

ਗੁਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੫

ਵਾਹੁ ਵਾਹੁ ਸੇ ਜਨ ਸਦਾ ਕਰਹਿ ਜਿਨ੍ ਕਉ ਆਪੇ ਦੇਇ ਬੁਝਾਇ ॥

Vaahu Vaahu Sae Jan Sadhaa Karehi Jinh Ko Aapae Dhaee Bujhaae ||

Waaho! Waaho! Those humble beings ever praise the Lord, unto whom the Lord Himself grants understanding.

ਗੁਜਰੀ ਵਾਰਾ (੩) (੧੭) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੫ ਪੰ. ੮

Raag Gujri Ki Vaar Guru Amar Das

ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ ਹਉਮੈ ਵਿਚਹੁ ਜਾਇ ॥

Vaahu Vaahu Karathiaa Man Niramal Hovai Houmai Vichahu Jaee ||

Chanting Waaho! Waaho!, the mind is purified, and egotism departs from within.

ਗੁਜਰੀ ਵਾਰਾ (੩) (੧੭) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੫ ਪੰ. ੮

Raag Gujri Ki Vaar Guru Amar Das

ਵਾਹੁ ਵਾਹੁ ਗੁਰਸਿਖੁ ਜੋ ਨਿਤ ਕਰੇ ਸੋ ਮਨ ਚਿੰਦਿਆ ਫਲੁ ਪਾਇ ॥

Vaahu Vaahu Gurasikh Jo Nith Karae So Man Chindhiaa Fal Paae ||

The Gurmukh who continually chants Waaho! Waaho! attains the fruits of his heart's desires.

ਗੁਜਰੀ ਵਾਰਾ (੩) (੧੭) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੫੧੫ ਪੰ. ੯

Raag Gujri Ki Vaar Guru Amar Das

ਵਾਹੁ ਵਾਹੁ ਕਰਹਿ ਸੇ ਜਨ ਸੋਹਣੇ ਹਰਿ ਤਿਨ੍ ਕੈ ਸੰਗਿ ਮਿਲਾਇ ॥

Vaahu Vaahu Karehi Sae Jan Sohanae Har Thinh Kai Sang Milaae ||

Beauteous are those humble beings who chant Waaho! Waaho! O Lord, let me join them!

ਗੁਜਰੀ ਵਾਰਾ (੩) (੧੭) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੫੧੫ ਪੰ. ੯

Raag Gujri Ki Vaar Guru Amar Das

ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ ॥

Vaahu Vaahu Hiradhai Oucharaa Mukhahu Bhee Vaahu Vaahu Karaeo ||

Within my heart, I chant Waaho! Waaho!, and with my mouth, Waaho! Waaho!

ਗੁਜਰੀ ਵਾਰਾ (੩) (੧੭) ਸ. (੩) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੫੧੫ ਪੰ. ੧੦

Raag Gujri Ki Vaar Guru Amar Das

ਨਾਨਕ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ ਤਿਨੁ ਕਉ ਦੇਉ ॥੧॥

Naanak Vaahu Vaahu Jo Karehi Ho Than Man Thinh Ko Dhaeo ||1||

O Nanak, those who chant Waaho! Waaho! - unto them I dedicate my body and mind. ||1||

ਗੁਜਰੀ ਵਾਰਾ (੩) (੧੭) ਸ. (੩) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੫੧੫ ਪੰ. ੧੧

Raag Gujri Ki Vaar Guru Amar Das

ਮਃ ੩ ॥

Ma 3 ||

Third Mehl:

ਗੁਜਰੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੫

ਵਾਹੁ ਵਾਹੁ ਸਾਹਿਬੁ ਸਚੁ ਹੈ ਅੰਮ੍ਰਿਤੁ ਜਾ ਕਾ ਨਾਉ ॥

Vaahu Vaahu Saahib Sach Hai Anmrith Jaa Kaa Naao ||

Waaho! Waaho! is the True Lord Master; His Name is Ambrosial Nectar.

ਗੁਜਰੀ ਵਾਰਾ (੩) (੧੭) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੫ ਪੰ. ੧੧

Raag Gujri Ki Vaar Guru Amar Das

ਜਿਨਿ ਸੇਵਿਆ ਤਿਨਿ ਫਲੁ ਪਾਇਆ ਹਉ ਤਿਨ ਬਲਿਹਾਰੈ ਜਾਉ ॥

Jin Saeviaa Thin Fal Paaeiaa Ho Thin Balihaarai Jaao ||

Those who serve the Lord are blessed with the fruit; I am a sacrifice to them.

ਗੁਜਰੀ ਵਾਰਾ (੩) (੧੭) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੫ ਪੰ. ੧੨

Raag Gujri Ki Vaar Guru Amar Das

ਵਾਹੁ ਵਾਹੁ ਗੁਣੀ ਨਿਧਾਨੁ ਹੈ ਜਿਸ ਨੋ ਦੇਇ ਸੁ ਖਾਇ ॥

Vaahu Vaahu Gunee Nidhnaan Hai Jis No Dhaee S Khaae ||

Waaho! Waaho! is the treasure of virtue; he alone tastes it, who is so blessed.

ਗੁਜਰੀ ਵਾਰਾ (੩) (੧੭) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੫੧੫ ਪੰ. ੧੨

Raag Gujri Ki Vaar Guru Amar Das

ਵਾਹੁ ਵਾਹੁ ਜਲਿ ਥਲਿ ਭਰਪੂਰੁ ਹੈ ਗੁਰਮੁਖਿ ਪਾਇਆ ਜਾਇ ॥

Vaahu Vaahu Jal Thhal Bharapoor Hai Guramukh Paaeiaa Jaae ||

Waaho! Waaho! The Lord is pervading and permeating the oceans and the land; the Gurmukh attains Him.

ਗੁਜਰੀ ਵਾਰਾ (੩) (੧੭) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੫ ਪੰ. ੧੩

Raag Gujri Ki Vaar Guru Amar Das

ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ ਗੁਰ ਪੂਰੇ ਵਾਹੁ ਵਾਹੁ ਭਾਵੈ ॥

Vaahu Vaahu Gurasikh Nith Sabh Karahu Gur Poorae Vaahu Vaahu Bhaavai ||

Waaho! Waaho! Let all the Gursikhs continually praise Him. Waaho! Waaho! The Perfect Guru is pleased with His Praises.

ਗੁਜਰੀ ਵਾਰਾ (੩) (੧੭) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੫ ਪੰ. ੧੩

Raag Gujri Ki Vaar Guru Amar Das

ਨਾਨਕ ਵਾਹੁ ਵਾਹੁ ਜੋ ਮਨਿ ਚਿਤਿ ਕਰੇ ਤਿਸੁ ਜਮਕੰਕਰੁ ਨੇੜਿ ਨ ਆਵੈ ॥੨॥

Naanak Vaahu Vaahu Jo Man Chith Karae This Jamakankar Naerr N Aavai ||2||

O Nanak, one who chants Waaho! Waaho! with his heart and mind - the Messenger of Death does not approach him. ||2||

ਗੁਜਰੀ ਵਾਰਾ (੩) (੧੭) ਸ. (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੧੫ ਪੰ. ੧੪

Raag Gujri Ki Vaar Guru Amar Das

ਪਉੜੀ ॥

Pourree ||

Pauree:

ਗੁਜਰੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੫

ਹਰਿ ਜੀਉ ਸਚਾ ਸਚੁ ਹੈ ਸਚੀ ਗੁਰਬਾਣੀ ॥

Har Jeeo Sachaa Sach Hai Sachee Gurabaanee ||

The Dear Lord is the Truest of the True; True is the Word of the Guru's Bani.

ਗੁਜਰੀ ਵਾਰਾ (੩) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੫ ਪੰ. ੧੫

Raag Gujri Ki Vaar Guru Amar Das

ਸਤਿਗੁਰ ਤੇ ਸਚੁ ਪਛਾਣੀਐ ਸਚਿ ਸਹਜਿ ਸਮਾਣੀ ॥

Sathigur Thae Sach Pashhaaneeai Sach Sehaj Samaanee ||

Through the True Guru, the Truth is realized, and one is easily absorbed in the True Lord.

ਗੁਜਰੀ ਵਾਰਾ (੩) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੫ ਪੰ. ੧੫

Raag Gujri Ki Vaar Guru Amar Das

ਅਨਦਿਨੁ ਜਾਗਹਿ ਨਾ ਸਵਹਿ ਜਾਗਤ ਰੈਣਿ ਵਿਹਾਣੀ ॥

Anadhin Jaagehi Naa Savehi Jaagath Rain Vihaanee ||

Night and day, they remain awake, and do not sleep; in wakefulness, the night of their lives passes.

ਗੁਜਰੀ ਵਾਰਾ (੩) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੫ ਪੰ. ੧੬

Raag Gujri Ki Vaar Guru Amar Das

ਗੁਰਮਤੀ ਹਰਿ ਰਸੁ ਚਾਖਿਆ ਸੇ ਪੁੰਨ ਪਰਾਣੀ ॥

Guramathee Har Ras Chaakhiaa Sae Punn Paraanee ||

Those who taste the sublime essence of the Lord, through the Guru's Teachings, are the most worthy persons.

ਗੁਜਰੀ ਵਾਰਾ (੩) (੧੭):੪ - ਗੁਰੂ ਗ੍ਰੰਥ ਸਾਹਿਬ: ਅੰਗ ੫੧੫ ਪੰ. ੧੬

Raag Gujri Ki Vaar Guru Amar Das

ਬਿਨੁ ਗੁਰ ਕਿਨੈ ਨ ਪਾਇਓ ਪਚਿ ਮੁਏ ਅਜਾਣੀ ॥੧੭॥

Bin Gur Kinai N Paaeiou Pach Mueae Ajaanee ||17||

Without the Guru, no one has obtained the Lord; the ignorant rot away and die. ||17||

ਗੁਜਰੀ ਵਾਰਾ (੩) (੧੭):੫ - ਗੁਰੂ ਗ੍ਰੰਥ ਸਾਹਿਬ: ਅੰਗ ੫੧੫ ਪੰ. ੧੭

Raag Gujri Ki Vaar Guru Amar Das

ਸਲੋਕੁ ਮਃ ੩ ॥

Salok Ma 3 ||

Shalok, Third Mehl:

ਗੁਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੫

ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥

Vaahu Vaahu Baanee Nirankaar Hai This Jaevadd Avar N Koe ||

Waaho! Waaho! is the Bani, the Word, of the Formless Lord. There is no other as great as He is.

ਗੁਜਰੀ ਵਾਰਾ (੩) (੧੮) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੫ ਪੰ. ੧੭

Raag Gujri Ki Vaar Guru Amar Das

ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ ॥

Vaahu Vaahu Agam Athhaahu Hai Vaahu Vaahu Sachaa Soe ||

Waaho! Waaho! The Lord is unfathomable and inaccessible. Waaho! Waaho! He is the True One.

ਗੁਜਰੀ ਵਾਰਾ (੩) (੧੮) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੫ ਪੰ. ੧੮

Raag Gujri Ki Vaar Guru Amar Das

ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ ॥

Vaahu Vaahu Vaeparavaahu Hai Vaahu Vaahu Karae S Hoe ||

Waaho! Waaho! He is the self-existent Lord. Waaho! Waaho! As He wills, so it comes to pass.

ਗੁਜਰੀ ਵਾਰਾ (੩) (੧੮) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੫੧੫ ਪੰ. ੧੮

Raag Gujri Ki Vaar Guru Amar Das

ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ ॥

Vaahu Vaahu Anmrith Naam Hai Guramukh Paavai Koe ||

Waaho! Waaho! is the Ambrosial Nectar of the Naam, the Name of the Lord, obtained by the Gurmukh.

ਗੁਜਰੀ ਵਾਰਾ (੩) (੧੮) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੫੧੫ ਪੰ. ੧੯

Raag Gujri Ki Vaar Guru Amar Das

ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ ॥

Vaahu Vaahu Karamee Paateeai Aap Dhaeiaa Kar Dhaee ॥

Waaho! Waaho! This is realized by His Grace, as He Himself grants His Grace.

ਗੁਜਰੀ ਵਾਰਾ (੩) (੧੮) ਸ. (੩) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੫੧੫ ਪੰ. ੧੯

Raag Gujri Ki Vaar Guru Amar Das